

10 ਅਪ੍ਰੈਲ, 2018

ਬ੍ਰੈਂਪਟਨ ਨੇ ਉੱਨਤ ਨਿਰਮਾਣ ਲਈ ਸਰਬੋਤਮ ਪਾਵਰਹਾਊਸ ਦੇ ਤੌਰ 'ਤੇ ਸਾਖ ਵਿਕਸਿਤ ਕੀਤੀ

ਸਥਿਰ ਗਤੀਸ਼ੀਲਤਾ ਵਿੱਚ ਯੂਰੋਪੀਅਨ ਆਗੂ ਨੇ ਸ਼ਹਿਰ ਵਿੱਚ ਉੱਚ ਤਕਨੀਕ ਵਾਲੀ ਅਸੈਂਬਲੀ ਫੈਸਿਲਿਟੀ ਲਿਆਂਦੀ

ਬ੍ਰੈਂਪਟਨ, ਓਨਟਾਰੀਓ – ਬ੍ਰੈਂਪਟਨ ਦੇ ਸਰਬੋਤਮ ਆਧੁਨਿਕ ਨਿਰਮਾਣ ਸੈਕਟਰ ਵਿੱਚ ਬਿਲਕੁੱਲ ਨਵੇਂ ਵਾਧੇ ਨੇ ਸ਼ਹਿਰ ਵਿੱਚ ਨੌਕਰੀਆਂ ਅਤੇ ਟੈਕਨੋਲੋਜੀ ਲਿਆਂਦੀ ਹੈ ਅਤੇ ਇਸਨੇ ਨਿਰਮਾਣ ਸਬੰਧੀ ਨਵੇਂ ਨਿਵੇਸ਼ਾਂ ਲਈ ਗਤੀ ਵਿਕਸਿਤ ਕੀਤੀ ਹੈ।

ਅੱਜ ਹੀ, ਮੇਅਰ ਲਿੰਡਾ ਜੈਫਰੀ (Linda Jeffrey) ਨੇ ਸਨਮਾਨਯੋਗ ਸਟੀਵਨ ਡੇਲ ਡੂਕਾ (Steven Del Duca), ਮਿਨਿਸਟਰ ਆਫ ਇਕੋਨੋਮਿਕ ਡੈਵਲਪਮੈਂਟ ਐਂਡ ਗ੍ਰੋਥ (Minister of Economic Development and Growth) ਦੇ ਨਾਲ ਮਿਲ ਕੇ, ਹਲਕੇ ਰੇਲ ਵਾਹਨਾਂ (ਐਲ.ਆਰ.ਵੀ.) (LRVs) ਅਤੇ ਸਬੰਧਿਤ ਭਾਗਾਂ ਲਈ ਅਲਸਟੋਮ (Alstom) ਦੀ ਨਵੀਂ ਅਸੈਂਬਲੀ ਫੈਸਿਲਿਟੀ ਦੀ ਘੋਸ਼ਣਾ ਕੀਤੀ।

ਮਈ 2017 ਵਿੱਚ, ਸੂਬੇ ਨੇ ਵਾਧੂ 44 ਵਾਹਨ ਹਾਸਲ ਕਰਨ ਦੇ ਵਿਕਲਪ ਦੇ ਨਾਲ, ਗ੍ਰੇਟਰ ਟੋਰੋਂਟੋ ਐਂਡ ਹੈਮਿਲਟਨ ਏਰੀਆ (Greater Toronto and Hamilton Area) (ਜੀ.ਟੀ.ਐਚ.ਏ.) (GTHA) ਵਿੱਚ ਹਲਕੇ ਰੇਲ ਟ੍ਰਾਂਜ਼ਿਟ (ਐਲ.ਆਰ.ਟੀ.) (LRT) ਪ੍ਰੋਜੈਕਟਾਂ ਲਈ ਅਲਸਟੋਮ ਨੂੰ 61 ਵਾਹਨ ਮੁਹੱਈਆ ਕਰਨ ਦੇ ਨਾਲ \$528 ਮਿਲੀਅਨ ਦੇ ਇਕਰਾਰਨਾਮੇ ਦੀ ਘੋਸ਼ਣਾ ਕੀਤੀ ਸੀ। ਇਹ ਵਿਸ਼ੇਸ਼ ਵਾਧਾ ਨਵੀਂ ਫੈਸਿਲਿਟੀ ਵਿਖੇ 100 ਅਤੇ 120 ਪੂਰਨ-ਕਾਲੀ (ਫੁਲ-ਟਾਈਮ) ਨੌਕਰੀਆਂ ਪੈਦਾ ਕਰੇਗਾ ਅਤੇ ਬ੍ਰੈਂਪਟਨ ਦੇ ਉੱਚ-ਕੁਸ਼ਲ ਕਾਰਜਬਲ ਨੂੰ ਉੱਚੀ ਤਨਖਾਹ ਵਾਲੀਆਂ ਸਥਾਨਕ ਨੌਕਰੀਆਂ ਲੱਭਣ ਦਾ ਮੌਕਾ ਮੁਹੱਈਆ ਕਰੇਗਾ। ਇਹ ਪੀਲ (Peel) ਅਤੇ ਜੀ.ਟੀ.ਐਚ.ਏ. (GTHA) ਵਿੱਚ ਵੀ 400 ਅਤੇ 500 ਵਿਚਕਾਰ ਹੋਰ ਉਤਪਾਦ ਪੈਦਾ ਕਰਨ ਵਾਲੀਆਂ (ਸਪਿਨਔਫ ਜੋਬਸ) ਨੌਕਰੀਆਂ ਪੈਦਾ ਕਰੇਗਾ।

ਸਿਟੀ ਦੇ ਅਫਸਰ ਅਲਸਟੋਮ ਨੂੰ ਪਹਿਲੀ ਵਾਰ ਅਕਤੂਬਰ 2017 ਵਿੱਚ ਮਿਲੇ ਸਨ ਅਤੇ ਉਹਨਾਂ ਨੇ ਕਾਰੋਬਾਰੀ ਭਾਈਚਾਰੇ ਲਈ ਮਿਊਨਿਸਿਪਲ ਸੇਵਾਵਾਂ ਨੂੰ ਇੱਕ ਪਾਈਪਲਾਈਨ ਮੁਹੱਈਆ ਕਰਦੇ ਹੋਏ, ਕਲਾਈਟ ਸੇਵਾ ਲਈ ਇੱਕ ਸਮਾਨ ਦ੍ਰਿਸ਼ਟੀਕੋਣ ਲਾਗੂ ਕੀਤਾ ਸੀ।

ਬ੍ਰੈਂਪਟਨ ਦਾ 30 ਪ੍ਰਤੀਸ਼ਤ ਤੋਂ ਵੱਧ ਆਰਥਿਕ ਉਤਪਾਦਨ, ਉੱਨਤ ਨਿਰਮਾਣ ਸੈਕਟਰ ਵੱਲੋਂ ਪੈਦਾ ਕੀਤਾ ਜਾਂਦਾ ਹੈ। ਇੱਕ ਉੱਚ ਵੰਨ-ਸੁਵੰਨੇ ਅਰਥਚਾਰੇ, ਪੜ੍ਹੇ-ਲਿਖੇ, ਕੁਸ਼ਲ ਮਜ਼ਦੂਰ ਵਰਗ ਦੇ ਸਥਿਰ ਪ੍ਰਵਾਹ ਅਤੇ ਦੇਸ਼ ਵਿੱਚ ਇੱਕ ਕਾਰਜਨੀਤੀ ਸਬੰਧੀ ਸਥਿਤੀ ਦੇ ਨਾਲ, ਬ੍ਰੈਂਪਟਨ ਦਾ ਉੱਨਤ ਨਿਰਮਾਣ ਸੈਕਟਰ, ਉਤਪਾਦਨ ਦਾ ਇੱਕ ਸਰਬੋਤਮ ਪਾਵਰਹਾਊਸ ਹੈ ਕਿਉਂਕਿ ਇਹ ਬ੍ਰੈਂਪਟਨ ਦੇ ਲਗਭਗ ਇੱਕ ਤਿਹਾਈ ਕਾਰਜਬਲ ਨੂੰ ਰੋਜ਼ਗਾਰ ਦਿੰਦੇ ਹੋਏ, ਰੋਜ਼ਗਾਰ ਦੇ ਹਿਸਾਬ ਨਾਲ ਸ਼ਹਿਰ ਦੀ ਸਭ ਤੋਂ ਵੱਡੀ ਇੰਡਸਟਰੀ ਹੈ।

ਸਥਿਰ ਗਤੀਸ਼ੀਲਤਾ ਦੇ ਪ੍ਰਚਾਰਕ ਦੇ ਤੌਰ 'ਤੇ, ਅਲਸਟੋਮ ਟ੍ਰਾਂਸਪੋਰਟ ਸੈਕਟਰ ਲਈ ਪ੍ਰਣਾਲੀਆਂ, ਉਪਕਰਨ ਅਤੇ ਸੇਵਾਵਾਂ ਵਿਕਸਿਤ ਕਰਦਾ ਹੈ ਅਤੇ ਉਹਨਾਂ ਨੂੰ ਵੇਚਦਾ ਹੈ। ਅਲਸਟੋਮ ਦਾ ਮੁੱਖ ਦਫ਼ਤਰ ਫ੍ਰਾਂਸ ਵਿੱਚ ਹੈ ਅਤੇ ਇਹ 60 ਤੋਂ ਵੱਧ ਦੇਸ਼ਾਂ ਵਿੱਚ ਮੌਜੂਦ ਹੈ ਅਤੇ ਇਸ ਵਿੱਚ 32,800 ਲੋਕ ਕੰਮ ਕਰਦੇ ਹਨ।

ਮਹੱਤਵਪੂਰਨ ਤੱਥ:

ਬ੍ਰੈਂਪਟਨ ਦਾ ਉੱਨਤ ਨਿਰਮਾਣ ਸੈਕਟਰ ਹੇਠਾਂ ਦਿੱਤੀਆਂ ਵਿਸ਼ੇਸ਼ਤਾਵਾਂ ਦੇ ਨਾਲ ਬ੍ਰੈਂਪਟਨ ਦਾ ਸਭ ਤੋਂ ਵੱਡਾ ਰੋਜ਼ਗਾਰ ਸੈਕਟਰ ਹੈ:

- ਆਟੋਮੋਟਿਵ, ਪਲਾਸਟਿਕ, ਫੈਬਰੀਕੇਟਡ ਮੈਟਲ ਅਤੇ ਹੋਰ ਸਬ-ਸੈਕਟਰਾਂ ਨੂੰ ਸ਼ਾਮਲ ਕਰਨ ਵਾਲੀਆਂ ਲਗਭਗ 900 ਕੰਪਨੀਆਂ
- 35,000 ਤੋਂ ਵੱਧ ਕਰਮਚਾਰੀ
- ਸਾਡੀ ਰਾਸ਼ਟਰੀ ਜੀ.ਡੀ.ਪੀ. (GDP) ਵਿੱਚ \$4 ਬਿਲੀਅਨ ਦਾ ਅਨੁਮਾਨਿਤ ਯੋਗਦਾਨ

ਹਵਾਲੇ:

“ਬ੍ਰੈਂਪਟਨ ਟੈਕਨੋਲੋਜੀ ਅਤੇ ਨਵੀਨਤਾ ਵਿੱਚ ਵਿਸ਼ਵਵਿਆਪੀ ਆਗੂ (ਲੀਡਰ) ਬਣਨ ਦੇ ਰਾਹ 'ਤੇ ਹੈ। ਇੱਥੇ ਸਾਡੇ ਕੋਲ ਰਹਿਣ ਵਾਲਾ ਉੱਚ-ਕੁਸ਼ਲ ਪੇਸ਼ਾਵਰ ਕਾਰਜਬਲ ਹੈ ਅਤੇ ਸਾਡੇ ਕਾਰੋਬਾਰੀ ਭਾਈਚਾਰੇ ਵਿੱਚ ਅਲਸਟੇਮ ਦਾ ਵਾਧਾ ਉਹਨਾਂ ਨਿਵਾਸੀਆਂ ਨੂੰ ਸਾਡੇ ਆਪਣੇ ਸ਼ਹਿਰ ਵਿੱਚ ਹੀ ਕੰਮ ਕਰਨ ਦਾ ਦੂਜਾ ਮੌਕਾ ਮੁਹੱਈਆ ਕਰਦਾ ਹੈ।”

- ਮੇਅਰ ਲਿੰਡਾ ਜੈਫਰੀ (Linda Jeffrey)

“ਅਲਸਟੇਮ ਜਿਹੀਆਂ ਵਿਸ਼ਵਵਿਆਪੀ ਕੰਪਨੀਆਂ ਵੱਲੋਂ ਨਿਵੇਸ਼ ਉੱਨਤ ਨਿਰਮਾਣ ਸੈਕਟਰ ਵਿੱਚ ਇੱਕ ਵਿਸ਼ਵਵਿਆਪੀ ਖਿਡਾਰੀ ਦੇ ਤੌਰ 'ਤੇ ਸ਼ਹਿਰ ਦੀ ਸਾਖ ਵਿੱਚ ਵਾਧਾ ਕਰਦਾ ਹੈ। ਇਹ ਉੱਚੀ ਤਨਖਾਹੀ ਵਾਲੀ ਨੌਕਰੀ ਦੇ ਮੌਕੇ ਵੀ ਮੁਹੱਈਆ ਕਰਦਾ ਹੈ ਅਤੇ ਬ੍ਰੈਂਪਟਨ ਵਿੱਚ ਭਵਿੱਖੀ ਨਿਵੇਸ਼ ਦੀ ਸੰਭਾਵਨਾ ਨੂੰ ਵੀ ਵਧਾਉਂਦਾ ਹੈ।”

- ਜੈਫ ਬੋਮੈਨ (Jeff Bowman), ਮੁਖੀ, ਇਕੋਨੋਮਿਕ ਡੈਵਲੋਪਮੈਂਟ ਕਮੇਟੀ

“ਉੱਨਤ ਨਿਰਮਾਣ ਖੇਤਰ ਵਿੱਚ ਨਵੇਂ ਕਾਰੋਬਾਰੀਆਂ ਨੂੰ ਆਕਰਸ਼ਿਤ ਕਰਨਾ ਸਿਟੀ ਆਫ ਬ੍ਰੈਂਪਟਨ ਦੇ ਵਿਕਾਸ ਦਾ ਮਹੱਤਵਪੂਰਨ ਭਾਗ ਹੈ। ਮੈਂ ਬ੍ਰੈਂਪਟਨ ਵਿੱਚ ਇਹ ਫੈਸਿਲਿਟੀ ਲਿਆਉਣ ਲਈ ਸਾਡੇ ਮਿਲੇਜੁਲੇ ਯਤਨਾਂ ਵਿੱਚ ਅਲਸਟੇਮ ਦੇ ਅਧਿਕਾਰੀਆਂ ਦੀ ਪੇਸ਼ਾਵਾਰਾਨਾ ਮੁਹਾਰਤ ਅਤੇ ਸਮਰਪਣ ਲਈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਲਸਟੇਮ ਦੇ ਨਾਲ ਕੰਮ ਕਰਨ ਵਿੱਚ ਸਿਟੀ ਦੇ ਕਈ ਵਿਭਾਗ ਸ਼ਾਮਲ ਰਹੇ ਹਨ ਅਤੇ ਸਾਡਾ ਸਮਾਨ ਦ੍ਰਿਸ਼ਟੀਕੋਣ ਇਸਨੂੰ ਜਲਦੀ ਨਾਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਅੱਗੇ ਵਧਾਉਣ ਵਿੱਚ ਸਹਾਇਕ ਸਿੱਧ ਹੋਇਆ ਹੈ।”

- ਬੋਬ ਡਾਰਲਿੰਗ (Bob Darling), ਡਾਇਰੈਕਟਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca